

 Print Page

## Sri Guru Granth Sahib

Displaying 163 of

ਆਪੇ ਹੀ ਪ੍ਰਭੁ ਦੇਹਿ ਮਤਿ ਹਰਿ ਨਾਮੁ ਧਿਆਈਐ ॥

Aapae Hee Prabh Dhaehi Math Har Naam Dhhiaaeai ||

God Himself bestows wisdom; meditate on the Name of the Lord.

ਗਉੜੀ (ਮਃ ੩) (੩੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੧

Raag Gauri Bairaagan Guru Amar Das

ਵਡਭਾਗੀ ਸਤਿਗੁਰੁ ਮਿਲੈ ਮੁਖਿ ਅੰਮ੍ਰਿਤੁ ਪਾਈਐ ॥

Vaddabhaagee Sathigur Milai Mukh Anmrith Paaeeai ||

By great good fortune, one meets the True Guru, who places the Ambrosial Nectar in the mouth.

ਗਉੜੀ (ਮਃ ੩) (੩੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੧

Raag Gauri Bairaagan Guru Amar Das

ਹਉਮੈ ਦੁਬਿਧਾ ਬਿਨਸਿ ਜਾਇ ਸਹਜੇ ਸੁਖਿ ਸਮਾਈਐ ॥

Houmai Dhubidhhaa Binas Jaae Sehajae Sukh Samaaeai ||

When egotism and duality are eradicated, one intuitively merges in peace.

ਗਉੜੀ (ਮਃ ੩) (੩੭) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੨

Raag Gauri Bairaagan Guru Amar Das

ਸਭੁ ਆਪੇ ਆਪਿ ਵਰਤਦਾ ਆਪੇ ਨਾਇ ਲਾਈਐ ॥੨॥

Sabh Aapae Aap Varathadhaa Aapae Naae Laaeai ||2||

He Himself is All-pervading; He Himself links us to His Name. ||2||

ਗਉੜੀ (ਮਃ ੩) (੩੭) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੨

Raag Gauri Bairaagan Guru Amar Das

ਮਨਮੁਖਿ ਗਰਬਿ ਨ ਪਾਇਓ ਅਗਿਆਨੁ ਇਆਣੇ ॥

Manamukh Garab N Paaeiou Agiaan Eiaanae ||

The self-willed manmukhs, in their arrogant pride, do not find God; they are so ignorant and foolish!

ਗਉੜੀ (ਮਃ ੩) (੩੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੩

Raag Gauri Bairaagan Guru Amar Das

ਸਤਿਗੁਰੁ ਸੇਵਾ ਨਾ ਕਰਹਿ ਫਿਰਿ ਫਿਰਿ ਪਛੁਤਾਣੇ ॥

Sathigur Saevaa Naa Karehi Fir Fir Pashhuthaanae ||

They do not serve the True Guru, and in the end, they regret and repent, over and over again.

ਗਉੜੀ (ਮਃ ੩) (੩੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੩

*Raag Gauri Bairaagan Guru Amar Das*

ਗਰਭ ਜੋਨੀ ਵਾਸੁ ਪਾਇਦੇ ਗਰਭੇ ਗਲਿ ਜਾਣੇ ॥

Garabh Jonee Vaas Paaeidhae Garabhae Gal Jaanae ||

They are cast into the womb to be reincarnated, and within the womb, they rot.

ਗਉੜੀ (ਮਃ ੩) (੩੭) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੪

*Raag Gauri Bairaagan Guru Amar Das*

ਮੇਰੇ ਕਰਤੇ ਏਵੈ ਭਾਵਦਾ ਮਨਮੁਖ ਭਰਮਾਣੇ ॥੩॥

Maerae Karathae Eaevai Bhaavadhaa Manamukh Bharamaanae ||3||

As it pleases my Creator Lord, the self-willed manmukhs wander around lost. ||3||

ਗਉੜੀ (ਮਃ ੩) (੩੭) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੪

*Raag Gauri Bairaagan Guru Amar Das*

ਮੇਰੈ ਹਰਿ ਪ੍ਰਭਿ ਲੇਖੁ ਲਿਖਾਇਆ ਧੁਰਿ ਮਸਤਕਿ ਪੂਰਾ ॥

Maerai Har Prabh Laekh Likhaaeiaa Dhhur Masathak Pooraa ||

My Lord God inscribed the full pre-ordained destiny upon the forehead.

ਗਉੜੀ (ਮਃ ੩) (੩੭) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੫

*Raag Gauri Bairaagan Guru Amar Das*

ਹਰਿ ਹਰਿ ਨਾਮੁ ਧਿਆਇਆ ਭੇਟਿਆ ਗੁਰੁ ਸੂਰਾ ॥

Har Har Naam Dhhiaaeiaa Bhaettiaa Gur Sooraa ||

When one meets the Great and Courageous Guru, one meditates on the Name of the Lord, Har, Har.

ਗਉੜੀ (ਮਃ ੩) (੩੭) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੫

*Raag Gauri Bairaagan Guru Amar Das*

ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧਪੁ ਬੀਰਾ ॥

Maeraa Pithaa Maathaa Har Naam Hai Har Bandhhap Beeraa ||

The Lord's Name is my mother and father; the Lord is my relative and brother.

ਗਉੜੀ (ਮਃ ੩) (੩੭) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੬

*Raag Gauri Bairaagan Guru Amar Das*

ਹਰਿ ਹਰਿ ਬਖਸਿ ਮਿਲਾਇ ਪ੍ਰਭ ਜਨੁ ਨਾਨਕੁ ਕੀਰਾ ॥੪॥੩॥੧੭॥੩੭॥

Har Har Bakhas Milaae Prabh Jan Naanak Keeraa ||4||3||17||37||

O Lord, Har, Har, please forgive me and unite me with Yourself. Servant Nanak is a lowly worm.

||4||3||17||37||

ਗਉੜੀ (ਮਃ ੩) (੩੭) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੬

*Raag Gauri Bairaagan Guru Amar Das*

ਗਉੜੀ ਬੈਰਾਗਣਿ ਮਹਲਾ ੩ ॥

Gourree Bairaagan Mehalaa 3 ||

Gauree Bairaagan, Third Mehl:

ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੬੩

ਸਤਿਗੁਰ ਤੇ ਗਿਆਨੁ ਪਾਇਆ ਹਰਿ ਤਤੁ ਬੀਚਾਰਾ ॥

Sathigur Thae Giaan Paaeiaa Har Thath Beechaaraa ||

From the True Guru, I obtained spiritual wisdom; I contemplate the Lord's essence.

ਗਉੜੀ (ਮਃ ੩) (੩੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੭

Raag Gauri Bairaagan Guru Amar Das

ਮਤਿ ਮਲੀਣ ਪਰਗਟੁ ਭਈ ਜਪਿ ਨਾਮੁ ਮੁਰਾਰਾ ॥

Math Maleen Paragatt Bhee Jap Naam Muraaraa ||

My polluted intellect was enlightened by chanting the Naam, the Name of the Lord.

ਗਉੜੀ (ਮਃ ੩) (੩੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੮

Raag Gauri Bairaagan Guru Amar Das

ਸਿਵਿ ਸਕਤਿ ਮਿਟਾਈਆ ਚੂਕਾ ਅੰਧਿਆਰਾ ॥

Siv Sakath Mittaeeaa Chookaa Andhhiaaraa ||

The distinction between Shiva and Shakti - mind and matter - has been destroyed, and the darkness has been dispelled.

ਗਉੜੀ (ਮਃ ੩) (੩੮) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੮

Raag Gauri Bairaagan Guru Amar Das

ਧੁਰਿ ਮਸਤਕਿ ਜਿਨ ਕਉ ਲਿਖਿਆ ਤਿਨ ਹਰਿ ਨਾਮੁ ਪਿਆਰਾ ॥੧॥

Dhhur Masathak Jin Ko Likhiaa Thin Har Naam Piaaraa ||1||

The Lord's Name is loved by those, upon whose foreheads such pre-ordained destiny was written. ||1||

ਗਉੜੀ (ਮਃ ੩) (੩੮) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੮

Raag Gauri Bairaagan Guru Amar Das

ਹਰਿ ਕਿਤੁ ਬਿਧਿ ਪਾਈਐ ਸੰਤ ਜਨਹੁ ਜਿਸੁ ਦੇਖਿ ਹਉ ਜੀਵਾ ॥

Har Kith Bidhh Paaeeai Santh Janahu Jis Dhaekh Ho Jeevaa ||

How can the Lord be obtained, O Saints? Seeing Him, my life is sustained.

ਗਉੜੀ (ਮਃ ੩) (੩੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੯

Raag Gauri Bairaagan Guru Amar Das

ਹਰਿ ਬਿਨੁ ਚਸਾ ਨ ਜੀਵਤੀ ਗੁਰ ਮੇਲਿਹੁ ਹਰਿ ਰਸੁ ਪੀਵਾ ॥੧॥ ਰਹਾਉ ॥

Har Bin Chasaa N Jeevathee Gur Maelihu Har Ras Peevaa ||1|| Rehaao ||

Without the Lord, I cannot live, even for an instant. Unite me with the Guru, so that I may drink in the sublime essence of the Lord. ||1||Pause||

ਗਉੜੀ (ਮਃ ੩) (੩੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੧੦

*Raag Gauri Bairaagan Guru Amar Das*

ਹਉ ਹਰਿ ਗੁਣ ਗਾਵਾ ਨਿਤ ਹਰਿ ਸੁਣੀ ਹਰਿ ਹਰਿ ਗਤਿ ਕੀਨੀ ॥

Ho Har Gun Gaavaa Nith Har Sunee Har Har Gath Keenee ||

I sing the Glorious Praises of the Lord, and I listen to them daily; the Lord, Har, Har, has emancipated me.

ਗਉੜੀ (ਮਃ ੩) (੩੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੧੦

*Raag Gauri Bairaagan Guru Amar Das*

ਹਰਿ ਰਸੁ ਗੁਰ ਤੇ ਪਾਇਆ ਮੇਰਾ ਮਨੁ ਤਨੁ ਲੀਨੀ ॥

Har Ras Gur Thae Paaeiaa Maeraa Man Than Leenee ||

I have obtained the Lord's essence from the Guru; my mind and body are drenched with it.

ਗਉੜੀ (ਮਃ ੩) (੩੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੧੧

*Raag Gauri Bairaagan Guru Amar Das*

ਧਨੁ ਧਨੁ ਗੁਰੁ ਸਤ ਪੁਰਖੁ ਹੈ ਜਿਨਿ ਭਗਤਿ ਹਰਿ ਦੀਨੀ ॥

Dhhan Dhhan Gur Sath Purakh Hai Jin Bhagath Har Dheenee ||

Blessed, blessed is the Guru, the True Being, who has blessed me with devotional worship of the Lord.

ਗਉੜੀ (ਮਃ ੩) (੩੮) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੧੧

*Raag Gauri Bairaagan Guru Amar Das*

ਜਿਸੁ ਗੁਰ ਤੇ ਹਰਿ ਪਾਇਆ ਸੋ ਗੁਰੁ ਹਮ ਕੀਨੀ ॥੨॥

Jis Gur Thae Har Paaeiaa So Gur Ham Keenee ||2||

From the Guru, I have obtained the Lord; I have made Him my Guru. ||2||

ਗਉੜੀ (ਮਃ ੩) (੩੮) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੧੨

*Raag Gauri Bairaagan Guru Amar Das*

ਗੁਣਦਾਤਾ ਹਰਿ ਰਾਇ ਹੈ ਹਮ ਅਵਗਣਿਆਰੇ ॥

Gunadhaathaa Har Raae Hai Ham Avaganiaarae ||

The Sovereign Lord is the Giver of virtue. I am worthless and without virtue.

ਗਉੜੀ (ਮਃ ੩) (੩੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੧੨

*Raag Gauri Bairaagan Guru Amar Das*

ਪਾਪੀ ਪਾਥਰ ਡੂਬਦੇ ਗੁਰਮਤਿ ਹਰਿ ਤਾਰੇ ॥

Paapee Paathhar Ddoobadhae Guramath Har Tharae ||

The sinners sink like stones; through the Guru's Teachings, the Lord carries us across.

ਗਉੜੀ (ਮਃ ੩) (੩੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੧੩

*Raag Gauri Bairaagan Guru Amar Das*

ਤੂੰ ਗੁਣਦਾਤਾ ਨਿਰਮਲਾ ਹਮ ਅਵਗਣਿਆਰੇ ॥

Thoon Gunadhaathaa Niramalaa Ham Avaganiaarae ||

You are the Giver of virtue, O Immaculate Lord; I am worthless and without virtue.

ਗਉੜੀ (ਮਃ ੩) (੩੮) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੧੩

*Raag Gauri Bairaagan Guru Amar Das*

ਹਰਿ ਸਰਣਾਗਤਿ ਰਾਖਿ ਲੇਹੁ ਮੂੜ ਮੁਗਧ ਨਿਸਤਾਰੇ ॥੩॥

Har Saranaagath Raakh Laehu Moorr Mugadhh Nisathaarae ||3||

I have entered Your Sanctuary, Lord; please save me, as You have saved the idiots and fools. ||3||

ਗਉੜੀ (ਮਃ ੩) (੩੮) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੧੩

*Raag Gauri Bairaagan Guru Amar Das*

ਸਹਜੁ ਅਨੰਦੁ ਸਦਾ ਗੁਰਮਤੀ ਹਰਿ ਹਰਿ ਮਨਿ ਧਿਆਇਆ ॥

Sehaj Anandh Sadhaa Guramathee Har Har Man Dhhiaaeiaa ||

Eternal celestial bliss comes through the Guru's Teachings, by meditating continually on the Lord, Har, Har.

ਗਉੜੀ (ਮਃ ੩) (੩੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੧੪

*Raag Gauri Bairaagan Guru Amar Das*

ਸਜਣੁ ਹਰਿ ਪ੍ਰਭੁ ਪਾਇਆ ਘਰਿ ਸੋਹਿਲਾ ਗਾਇਆ ॥

Sajan Har Prabh Paaeiaa Ghar Sohila Gaaeiaa ||

I have obtained the Lord God as my Best Friend, within the home of my own self. I sing the Songs of Joy.

ਗਉੜੀ (ਮਃ ੩) (੩੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੧੫

*Raag Gauri Bairaagan Guru Amar Das*

ਹਰਿ ਦਇਆ ਧਾਰਿ ਪ੍ਰਭੁ ਬੇਨਤੀ ਹਰਿ ਹਰਿ ਚੇਤਾਇਆ ॥

Har Dhaeiaa Dhhaar Prabh Baenathee Har Har Chaethaaeiaa ||

Please shower me with Your Mercy, O Lord God, that I may meditate on Your Name, Har, Har.

ਗਉੜੀ (ਮਃ ੩) (੩੮) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੧੫

*Raag Gauri Bairaagan Guru Amar Das*

ਜਨ ਨਾਨਕੁ ਮੰਗੈ ਧੂੜਿ ਤਿਨ ਜਿਨ ਸਤਿਗੁਰੁ ਪਾਇਆ ॥੪॥੪॥੧੮॥੩੮॥

Jan Naanak Mangai Dhhoorr Thin Jin Sathigur Paaeiaa ||4||4||18||38||

Servant Nanak begs for the dust of the feet of those who have found the True Guru. ||4||4||18||38||

ਗਉੜੀ (ਮਃ ੩) (੩੮) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੧੬

*Raag Gauri Bairaagan Guru Amar Das*

ਗਉੜੀ ਗੁਆਰੇਰੀ ਮਹਲਾ ੪ ਚਉਥਾ ਚਉਪਦੇ

Gourree Guaaraeree Mehalaa 4 Chouthhaa Choupadhae

Gauree Gwaarayree, Fourth Mehl, Chau-Padas:

ਗਉੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੬੩

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਗਉੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੬੩

ਪੰਡਿਤੁ ਸਾਸਤ ਸਿਮ੍ਰਿਤਿ ਪੜਿਆ ॥

Panddith Saasath Simrith Parriaa ||

The Pandit - the religious scholar - recites the Shaastras and the Simritees;

ਗਉੜੀ (ਮਃ ੪) (੩੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੧੮

Raag Gauri Guaarayree Guru Ram Das

ਜੋਗੀ ਗੋਰਖੁ ਗੋਰਖੁ ਕਰਿਆ ॥

Jogee Gorakh Gorakh Kariaa ||

The Yogi cries out, ""Gorakh, Gorakh"".

ਗਉੜੀ (ਮਃ ੪) (੩੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੧੮

Raag Gauri Guaarayree Guru Ram Das

ਮੈ ਮੂਰਖੁ ਹਰਿ ਹਰਿ ਜਪੁ ਪੜਿਆ ॥੧॥

Mai Moorakh Har Har Jap Parriaa ||1||

But I am just a fool - I just chant the Name of the Lord, Har, Har. ||1||

ਗਉੜੀ (ਮਃ ੪) (੩੯) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੧੮

Raag Gauri Guaarayree Guru Ram Das

ਨਾ ਜਾਨਾ ਕਿਆ ਗਤਿ ਰਾਮ ਹਮਾਰੀ ॥

Naa Jaanaa Kiaa Gath Raam Hamaaree ||

I do not know what my condition shall be, Lord.

ਗਉੜੀ (ਮਃ ੪) (੩੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੧੯

Raag Gauri Guaarayree Guru Ram Das

ਹਰਿ ਭਜੁ ਮਨ ਮੇਰੇ ਤਰੁ ਭਉਜਲੁ ਤੂ ਤਾਰੀ ॥੧॥ ਰਹਾਉ ॥

Har Bhaj Man Maerae Thar Bhoujal Thoo Thaaree ||1|| Rehaao ||

O my mind, vibrate and meditate on the Name of the Lord. You shall cross over the terrifying world-ocean. ||1||Pause||

ਗਉੜੀ (ਮਃ ੪) (੩੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੬੩ ਪੰ. ੧੯

Raag Gauri Guaarayree Guru Ram Das